

## Sri Guru Granth Sahib

Displaying 551 of

ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥

Aapae Sangath Sadh Behaalai Aapae Vidhaa Karaavai ||

He Himself calls and seats the congregation, and He Himself bids them goodbye.

ਬਿਹਾਗੜਾ ਵਾਰ (ਮਃ ੪) ਈ:੪ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧

Raag Bihaagrhaa Guru Amar Das

ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥

Jis No Kirapaal Hovai Har Aapae This No Hukam Manaavai ||6||

One whom the Lord Himself blesses with His Mercy - the Lord causes him to walk according to His Will. ||6||

ਬਿਹਾਗੜਾ ਵਾਰ (ਮਃ ੪) ਈ:੫ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੨

Raag Bihaagrhaa Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥

Karam Dharam Sabh Bandhhanaa Paap Punn Sanabandhh ||

Rituals and religions are all just entanglements; bad and good are bound up with them.

ਬਿਹਾਗੜਾ ਵਾਰ (ਮਃ ੪) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੩

Raag Bihaagrhaa Guru Amar Das

ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰੁ ਸੁ ਧੰਧੁ ॥

Mamathaa Mohu S Bandhhanaa Puthr Kalathr S Dhhandhh ||

Those things done for the sake of children and spouse, in ego and attachment, are just more bonds.

ਬਿਹਾਗੜਾ ਵਾਰ (ਮਃ ੪) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੩

Raag Bihaagrhaa Guru Amar Das

ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥

Jeh Dhaekhaa Theh Jaevaree Maaeiaa Kaa Sanabandhh ||

Wherever I look, there I see the noose of attachment to Maya.

ਬਿਹਾਗੜਾ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੩

Raag Bihaagrhaa Guru Amar Das

ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥

Naanak Sachae Naam Bin Varathan Varathai Andhh ||1||

O Nanak, without the True Name, the world is engrossed in blind entanglements. ||1||

ਬਿਹਾਗੜਾ ਵਾਰ (ਮਃ ੪) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੪

Raag Bihaagrhaa Guru Amar Das

ਮਃ ੪ ॥

Ma 4 ॥

Fourth Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥

Andhhae Chanaan Thaa Thheeai Jaa Sathigur Milai Rajaae ||

The blind receive the Divine Light, when they merge with the Will of the True Guru.

ਬਿਹਾਗੜਾ ਵਾਰ (ਮਃ ੪) (੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੪

Raag Bihaagrhaa Guru Ram Das

ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥

Bandhhan Thorrai Sach Vasai Agiaan Adhhaeraa Jaae ||

They break their bonds, and dwell in Truth, and the darkness of ignorance is dispelled.

ਬਿਹਾਗੜਾ ਵਾਰ (ਮਃ ੪) (੭) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੫

Raag Bihaagrhaa Guru Ram Das

ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥

Sabh Kishh Dhaekhai Thisai Kaa Jin Keeaa Than Saaj ||

They see that everything belongs to the One who created and fashioned the body.

ਬਿਹਾਗੜਾ ਵਾਰ (ਮਃ ੪) (੭) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੫

Raag Bihaagrhaa Guru Ram Das

ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥

Naanak Saran Karathaar Kee Karathaa Raakhai Laaj ||2||

Nanak seeks the Sanctuary of the Creator - the Creator preserves his honor. ||2||

ਬਿਹਾਗੜਾ ਵਾਰ (ਮਃ ੪) (੭) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੬

Raag Bihaagrhaa Guru Ram Das

ਪਉੜੀ ॥

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥

Jadhahu Aapae Thhaatt Keeaa Behi Karathai Thadhahu Pushh N Saevak Beeaa ||

When the Creator, sitting all by Himself, created the Universe, he did not consult with any of His servants;

ਬਿਹਾਗੜਾ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੬

Raag Bihaagrhaa Guru Ram Das

ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥

Thadhahu Kiaa Ko Laevai Kiaa Ko Dhaevai Jaan Avar N Dhoojaa Keeaa ||

So what can anyone take, and what can anyone give, when He did not create any other like Himself?

ਬਿਹਾਗੜਾ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੭

Raag Bihaagrhaa Guru Ram Das

ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥

Fir Aapae Jagath Oupaaeiaa Karathai Dhaan Sabhanaa Ko Dheea ||

Then, after fashioning the world, the Creator blessed all with His blessings.

ਬਿਹਾਗੜਾ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੮

Raag Bihaagrhaa Guru Ram Das

ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥

Aapae Saev Banaaeaan Guramukh Aapae Anmrith Peeaa ||

He Himself instructs us in His service, and as Gurmukh, we drink in His Ambrosial Nectar.

ਬਿਹਾਗੜਾ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੯

Raag Bihaagrhaa Guru Ram Das

ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥

Aap Nirankaar Aakaar Hai Aapae Aapae Karai S Thheea ||7||

He Himself is formless, and He Himself is formed; whatever He Himself does, comes to pass. ||7||

ਬਿਹਾਗੜਾ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੯

Raag Bihaagrhaa Guru Ram Das

ਸਲੋਕ ਮਃ ੩ ॥

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥

Guramukh Prabh Saevehi Sadh Saachaa Anadhin Sehaj Pjaar ||

The Gurmukhs serve God forever; night and day, they are steeped in the Love of the True Lord.

ਬਿਹਾਗੜਾ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੯

*Raag Bihaagrhaa Guru Amar Das*

ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥

Sadhaa Anandh Gaavehi Gun Saachae Aradh Oh Ouradhh Our Dhhaar ||

They are in bliss forever, singing the Glorious Praises of the True Lord; in this world and in the next, they keep Him clasped to their hearts.

ਬਿਹਾਗੜਾ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੦

*Raag Bihaagrhaa Guru Amar Das*

ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥

Anthar Preetham Vasiaa Dhur Karam Likhiaa Karathaar ||

Their Beloved dwells deep within; the Creator pre-ordained this destiny.

ਬਿਹਾਗੜਾ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੧

*Raag Bihaagrhaa Guru Amar Das*

ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥

Naanak Aap Milaaeian Aapae Kirapaa Dhhaar ||1||

O Nanak, He blends them into Himself; He Himself showers His Mercy upon them. ||1||

ਬਿਹਾਗੜਾ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੧

*Raag Bihaagrhaa Guru Amar Das*

ਮਃ ੩ ॥

Ma 3 ||

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥

Kehiai Kathihai N Paaeeai Anadhin Rehai Sadhaa Gun Gaae ||

By merely talking and speaking, He is not found. Night and day, sing His Glorious Praises continually.

ਬਿਹਾਗੜਾ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੨

*Raag Bihaagrhaa Guru Amar Das*

ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥

Vin Karamai Kinai N Paaeiou Bhouk Mueae Bilalaae ||

Without His Merciful Grace, no one finds Him; many have died barking and bewailing.

ਬਿਹਾਗੜਾ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੨

*Raag Bihaagrhaa Guru Amar Das*

ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥

Gur Kai Sabadh Man Than Bhijai Aap Vasai Man Aae ||

When the mind and body are saturated with the Word of the Guru's Shabad, the Lord Himself comes to dwell in his mind.

ਬਿਹਾਗੜਾ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੩

Raag Bihaagrhaa Guru Amar Das

ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥

Naanak Nadharee Paaeeai Aapae Leae Milaae ||2||

O Nanak, by His Grace, He is found; He unites us in His Union. ||2||

ਬਿਹਾਗੜਾ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੩

Raag Bihaagrhaa Guru Amar Das

ਪਉੜੀ ॥

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥

Aapae Vaedh Puraan Sabh Saasath Aap Kathhai Aap Bheejai ||

He Himself is the Vedas, the Puraanas and all the Shaastras; He Himself chants them, and He Himself is pleased.

ਬਿਹਾਗੜਾ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੪

Raag Bihaagrhaa Guru Amar Das

ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥

Aapae Hee Behi Poojae Karathaa Aap Parapanch Kareejai ||

He Himself sits down to worship, and He Himself creates the world.

ਬਿਹਾਗੜਾ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੫

Raag Bihaagrhaa Guru Amar Das

ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥

Aap Paravirath Aap Niravirathee Aapae Akathh Kathheejai ||

He Himself is a householder, and He Himself is a renunciate; He Himself utters the Unutterable.

ਬਿਹਾਗੜਾ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੫੫੧ ਪੰ. ੧੫

Raag Bihaagrhaa Guru Amar Das

ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥

Aapae Punn Sabh Aap Karaaeae Aap Alipath Varatheejai ||

He Himself is all goodness, and He Himself causes us to act; He Himself remains detached.

ਬਿਹਾਗੜਾ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੬

Raag Bihaagrhaa Guru Amar Das

ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥

Aapae Sukh Dhukh Dhaevai Karathaa Aapae Bakhas Kareejai ||8||

He Himself grants pleasure and pain; the Creator Himself bestows His gifts. ||8||

ਬਿਹਾਗੜਾ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੬

Raag Bihaagrhaa Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧

ਸੇਖਾ ਅੰਦਰਹੁ ਜੋਰੁ ਛਡਿ ਤੁ ਭਉ ਕਰਿ ਝਲੁ ਗਵਾਇ ॥

Saekhaa Andharahu Jor Shhadd Thoo Bho Kar Jhal Gavaae ||

O Shaykh, abandon your cruel nature; live in the Fear of God and give up your madness.

ਬਿਹਾਗੜਾ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੭

Raag Bihaagrhaa Guru Amar Das

ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥

Gur Kai Bhai Kaethae Nisatharae Bhai Vich Nirabho Paae ||

Through the Fear of the Guru, many have been saved; in this fear, find the Fearless Lord.

ਬਿਹਾਗੜਾ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੭

Raag Bihaagrhaa Guru Amar Das

ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥

Man Kathor Sabadh Bhaedh Thoon Saanth Vasai Man Aae ||

Pierce your stone heart with the Word of the Shabad; let peace and tranquility come to abide in your mind.

ਬਿਹਾਗੜਾ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੮

Raag Bihaagrhaa Guru Amar Das

ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥

Saanthee Vich Kaar Kamaavane Saa Khasam Paaeae Thhaae ||

If good deeds are done in this state of peace, they are approved by the Lord and Master.

ਬਿਹਾਗੜਾ ਵਾਰ (ਮਃ ੪) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੮

Raag Bihaagrhaa Guru Amar Das

ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥

Naanak Kaam Krodhh Kinai N Paaeiou Pushhahu Giaanee Jaae ||1||

O Nanak, through sexual desire and anger, no one has ever found God - go, and ask any wise man. ||1||

ਬਿਹਾਗੜਾ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੯

*Raag Bihaagrhaa Guru Amar Das*

ਮਃ ੩ ॥

Ma 3 ॥

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੨

ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥

Manamukh Maaeiaa Mohu Hai Naam N Lago Piaar ॥

The self-willed manmukh is emotionally attached to Maya - he has no love for the Naam.

ਬਿਹਾਗੜਾ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧

*Raag Bihaagrhaa Guru Amar Das*